

ਜਮਾ ਕਰਤਾ :-

ਹਰਪ੍ਰੀਤ ਕੌਰ  
ਪੰਜਾਬੀ ਵਿਭਾਗ

ਸਰਕਾਰੀ ਕਾਲਜ ਲੜਕੀਆਂ,  
ਲੁਧਿਆਣਾ

A photograph of a folk dance performance. In the center, a man wearing a white turban and a light-colored kurta-pajama is dancing with a red cloth wrapped around his waist. He is barefoot and wearing red patterned socks. To his right, another man in a yellow turban and a yellow and white patterned kurta-pajama is also dancing. In the background, other performers in similar traditional attire are visible, though slightly out of focus.

ਪੰਜਾਬੀਆਂ ਦੇ ਪ੍ਰਮੱਖ ਲੋਕ  
ਨਾਚਾਂ ਦਾ ਵਰਣਨ ਕਰੋ?

# ਲੋਕ ਨਾਚ

ਲੋਕ ਨਾਚ ਇੱਕ ਅਜਿਹੀ ਮਾਨਸਿਕ ਅਵਸਥਾ ਤੋਂ ਉਪਜਿਆ ਨਾਚ ਹੁੰਦਾ ਹੈ ਜਦੋਂ ਮਨੁੱਖ ਖੁਸ਼ੀ ਵਿੱਚ ਆ ਕੇ ਕਿਸੇ ਤਾਲ ਅਧੀਨ ਨੱਚਣ ਲੱਗ ਪੈਂਦਾ ਹੈ। ਇਸ ਦਾ ਸੰਬੰਧ ਲੋਕ ਸਮੂਹ ਨਾਲ ਹੁੰਦਾ ਹੈ। ਦੂਜੀਆਂ ਕਲਾਂਵਾਂ ਦੀ ਤਰ੍ਹਾਂ ਲੋਕ ਨਾਚ ਵੀ ਮਨੁੱਖੀ ਮਨ ਦਾ ਸਹਿਜ ਪ੍ਰਗਟਾਵਾ ਹੈ। ‘ਨੱਚਣਾ ਕੁੱਦਣਾ’ ਮਨ ਦਾ ਚਾਉਂਦੇ ਵਾਕ ਅਨੁਸਾਰ ਲੋਕ ਕਲਾ ਦਾ ਜਨਮ ਜੀਵਨ ਦੀ ਸੁਭਾਵਿਕ ਫਿੱਜਾ ਹੈ।

ਲੋਕ ਨਾਚ ਮੰਨੋਹਜਨ ਦਾ ਸਾਧਨ ਨਹੀਂ, ਇਹ ਕਿਸੇ ਖਿੱਤੇ ਦੇ ਜਨ ਸਮੂਹ ਦੀ ਸਮਾਜਿਕ, ਸੱਭਿਆਚਾਰਕ,, ਨੈਤਿਕ, ਪਾਰਮਿਕ, ਰਾਜਸੀ ਤੇ ਇਤਿਹਾਸਕ ਜੀਵਨ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ -ਮੁਹਾਰਾ, ਸਧਾਰਨ, ਖੁਸ਼ੀਆਂ-ਖੇਡਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਵਪੂਰਨ ਅੰਗ ਹਨ।

## ਡਾ. ਵਣਜਾਰਾ ਬੇਦੀ ਅਨੁਸਾਰ:-

“ਲੋਕ ਨਾਚ ਜਾਤੀ ਦੇ ਚਰਿੱਤਰ ਤੇ ਸਮੂਹਿਕ ਜ਼ਜ਼ਬਿਆਂ ਦਾ ਅੰਗ  
ਤਾਲ-ਬੱਧ ਲਹਿਰਾਉ ਤੇ ਹਾਵ ਭਾਵਾਂ ਰਾਹੀਂ ਕੀਤਾ ਪ੍ਰਗਟਾਉ ਹੈ।  
ਇਹਨਾਂ ਵਿੱਚ ਲੋਕ ਆਤਮਾ ਸਾਹ ਲੈਂਦੀ ਹੈ ਤੇ ਡ੍ਰਿਪਤ ਹੁੰਦੀ ਹੈ। ”

# ਪ੍ਰੋ. ਭੁਪਿੰਦਰ ਸਿੰਘ ਖਹਿਰਾ ਅਨੁਸਾਰ :-

“ਲੋਕ ਨਾਚ ਉਹ ਨਾਚ ਹੈ, ਜਿਸਨੂੰ ਸਧਾਰਨ ਲੋਕ  
ਨੱਚਦੇ ਹੋਣ ਜਿਸਨੂੰ ਸੰਚਾਲਨ ਸਨਾਤਨੀ ਨਿਯਮਾਂ  
ਦੀ ਥਾਂ ਮਨ ਅੰਦਰੂਨੀ ਖੁਸ਼ੀ ਕਰਦੀ ਹੋਵੇ। ਲੋਕ  
ਨਾਚ ਲੋਕਾਂ ਦੇ ਮਨ ਦੇ ਵਲਵਲਿਆਂ ਅਤੇ ਭਾਵਾਂ ਦੀ  
ਤਰਜਮਾਨੀ ਕਰਦਾ ਹੈ। ”

# ਨਾਚ ਦੀ ਵਰਗਵੰਡ

ਨਾਚ ਦਾ ਮਨੁੱਖੀ ਜੀਵਨ ਨਾਲ ਅਨਿੱਖੜ ਸੰਬੰਧ  
ਹੈ, ਮਨੁੱਖ ਮਾਤਰ ਦਾ ਮੁੱਢਲਾ ਸੰਸਾਰ ਮਾਧਿਅਮ ਨਾਚ ਸੀ  
ਇਸ ਦੀ ਪ੍ਰੰਪਰਾ ਮਨੁੱਖੀ ਜੀਵਨ ਦੇ ਇਤਿਹਾਸ ਜਿੰਨੀ ਪੁਰਾਣੀ  
ਹੈ। ਪ੍ਰਾਰੰਭਕ ਮਨੁੱਖ ਆਪਣੇ ਭਾਵਾਂ ਉਤੇ ਜ਼ਜ਼ਬਿਆਂ ਦਾ  
ਪ੍ਰਗਟਾਵਾ ਸਰੀਰਿਕ ਮੁਦਰਾਵਾਂ ਜਿਹੀ ਸੰਸਾਰ ਵਿਧੀ ਰਾਹੀਂ  
ਕਰਦਾ ਸੀ ਸੰਸਾਰ ਦੇ ਵਿਭਿੰਨ ਦੇਸ਼, ਕੌਮਾਂ ਜਾਂ ਖਿੱਤਿਆਂ ਦੀ  
ਆਪਣੀ ਵਿਲੱਖਣ ਨਾਚ ਪਰੰਪਰਾ ਹੈ। ਇਸ ਨਾਚ ਪਰੰਪਰਾ ਦੇ  
ਅੰਤਰਗਤ ਨਾਚ ਦੀਆਂ ਅਨੇਕਾਂ ਵੰਨਗੀਆਂ ਹੋਂਦ ਵਿੱਚ ਆ  
ਚੁੱਕੀਆਂ ਹਨ।



# ਪੰਜਾਬੀ ਲੋਕ ਨਾਚ

ਪ੍ਰੰਪਰਾ ਨੂੰ ਲੈ ਕੇ ਅਜੋਕੇ ਨਾਚ ਪੀੜ੍ਹੀ ਦਰ ਪੀੜ੍ਹੀ  
ਲੋਕ ਸਮੁੱਚ ਦੁਆਰਾ ਪ੍ਰਵਾਨਗੀ ਦੇ ਕੇ ਇੱਕ ਪੀੜ੍ਹੀ ਤੋਂ ਦੂਜੀ  
ਪੀੜ੍ਹੀ ਨੂੰ ਦਿੱਤੇ ਜਾਂਦੇ ਹਨ ਜਾਂ ਗ੍ਰਹਿਣ ਕੀਤੇ ਜਾਂਦੇ ਹਨ, ਜਿਸ  
ਵਿੱਚ ਲੋਕ ਮਨ ਦਾ ਪ੍ਰਗਟਾਵਾ ਕੀਤਾ ਹੁੰਦਾ ਹੈ, ਜਿੰਨ੍ਹਾਂ ਦੇ  
ਨੱਚਣ ਨਾਲ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਜਿਸ ਵਿੱਚ  
ਮੁੰਡੇ ਕੁੜੀਆਂ ਹਰ ਉਮਰ ਦੇ ਵਿਅਕਤੀ ਸ਼ਾਮਲ ਹੋ ਕੇ ਆਪਣੀ  
ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਲੋਕ ਨਾਚ ਦਾ ਨਮ ਦਿੱਤਾ  
ਜਾਂਦਾ ਹੈ।

# ਲੋਕ ਨਾਚਾਂ ਦਾ ਵਰਗੀਕਰਨ



ਇਸਤਰੀਆਂ  
ਦੇ ਲੋਕ ਨਾਚ




ਮਰਦਾਂ ਦੇ ਲੋਕ  
ਨਾਚ

## ਇਸਤਰੀਆਂ ਦੇ ਲੋਕ-ਨਾਚ

- ਗਿੱਪਾ ਸਮੁੱਚੇ ਪੰਜਾਬ ਵਿੱਚ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ। ਗਿੱਪਾ, ਸੰਮੀ, ਕਿੱਕਲੀ ਲੋਕ ਨਾਚਾਂ ਤੋਂ ਇਲਾਵਾ ਪੰਜਾਬ ਵਿੱਚ ਇਸਤਰੀਆਂ ਦੇ ਹੋਰ ਲੋਕ ਨਾਚ ਪ੍ਰਚਲਿਤ ਹਨ।

## ਮਰਦਾਂ ਦੇ ਲੋਕ ਨਾਚ

- ਪੰਜਾਬੀ ਗੱਭਰੂਆਂ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਹੈ। ਇਸ ਵਿੱਚ ਤਕੜੇ ਗੱਠੇ ਹੋਏ ਸਰੌਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ ਜੀਸ਼, ਵੀਰਤਾ ਤੇ ਹੱਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਭੰਗੜਾ ਲੋਕ ਦਿਲਾਂ ਦੀ ਧੜਕਣ ਹੈ।



# ਭੰਗੜਾ

ਭੰਗੜਾ ਮਰਦਾਂ ਦਾ ਨਾਚ ਹੈ। ਇਸ ਸੰਬੰਧੀ ਧਾਰਨਾ ਹੈ ਕਿ ਇਹ ਜਦ ਮੱਧ ਏਸ਼ੀਆਂ ਤੋਂ ਆਰੀਆਂ ਲੋਕਾਂ ਨੇ ਭਾਰਤ ਵਿੱਚ ਪ੍ਰਵੇਸ਼ ਕੀਤਾ ਤਾਂ ਕੁਝ ਕਬੀਲੇ ਪੱਕੇ ਤੌਰ 'ਤੇ ਪੰਜਾਬ ਦੇ ਵਾਸੀ ਬਣ ਗਏ 'ਭੰਗੜਾ' ਲੋਕ ਨਾਚ ਉਹਨਾਂ ਦੀ ਦੇਣ ਹੈ। ਕਣਕ ਦੀ ਫਸਲ ਤੇ ਵਿਸਾਖੀ ਭੰਗੜੇ ਦੇ ਦੋ ਪ੍ਰੇਰਨਾ ਸ੍ਰੋਤ ਹਨ।

“ ਕਣਕ ਦੇ ਮੂੰਹ ਤੇ ਆ ਗਈ ਲਾਲੀ,  
ਖੁਸ਼ੀਆਂ ਭੁਰੇ ਕਿਨਾਰੇ  
ਜਿਉਂ ਗਿੱਧੇ ਵਿੱਚ ਨੱਚਣ ਕੁੜੀਆਂ  
ਫਸਲਾਂ ਲੈਣ ਹੁਲਾਰੇ  
ਭੰਗੜਾ ਪਾ ਮੁੰਡਿਆਂ  
ਤੈਨੂੰ ਕਣਕ ਸਨੈਤਾਂ ਮਾਰੇ। ”

ਭੰਗੜੇ ਦੇ ਪ੍ਰਮੁੱਖ ਲੋਕ ਸਾਜ-: ਚਿਮਟਾ, ਕਾਟੋ, ਅਲਗੋਜਾ,  
ਤੂੰਬਾ, ਛੋਲ। ਭੰਗੜੇ ਦਾ ਛੋਲ ਪ੍ਰਮੁੱਖ ਸਾਜ ਹੈ।

# ਗਿੱਧਾ

ਗਿੱਧਾ ਸਮੁੱਚੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ। ਲੋਕ ਮਾਨਸ ਨੇ ਇਸ ਦੇ ਨਾਂ ਸੰਬੰਧੀ ਇੱਕ ਦੰਤ ਕਥਾ ਜੋੜੀ ਹੋਈ ਹੈ। ਪੰਜਾਬ ਦੇ ਕਿਸੇ ਪਿੰਡ ਦੇ ਛੱਪੜ ਦੇ ਕੰਢੇ ਹਰ ਪੂਰਨਮਾਸੀ ਦੀ ਰਾਤ ਨੂੰ ਪਰੀਆਂ ਅਸਮਾਨ ਤੋਂ ਉਤ਼ਰ ਕੇ ਨਾਚ ਕਰਦੀਆਂ ਗਿੱਧੇ ਤੇ ਸੰਮੀ ਨਾਂ ਦੀਆਂ ਦੋ ਕੁੜੀਆਂ ਨੂੰ ਇਸ ਦੀ ਭਿਣਕ ਪੈ ਗਈ ਉਹਨਾਂ ਨੇ ਗਿੱਧਾ ਪਾਉਂਦੀਆਂ ਪਰੀਆਂ ਦੇ ਕਿਨਾਰੇ ਪਏ ਕੱਪੜੇ ਚੁਰਾ ਲਏ ਤੇ ਇਸ ਸ਼ਰਤ ਤੇ ਵਾਪਿਸ ਕੀਤੇ ਕਿ ਪਰੀਆਂ ਉਹਨਾਂ ਨੂੰ ਗਿੱਧਾ ਸਿਖਾ ਦੇਣ ਇਹਨਾਂ ਕੁੜੀਆਂ ਦੇ ਨਾਵਾਂ ਤੋਂ ਗਿੱਧਾ ਤੇ ਸੰਮੀ ਨਾਂ ਦੇ ਨਾਚ ਪ੍ਰਚਲਿਤ ਗਏ। ਪਰ ਗਿੱਧੇ ਦਾ ਅਸਲ ਵਿੱਚ ਭਾਵ ਹੱਥ ਨਾਲ ਵੱਜਣ ਵਾਲੀ ਤਾਲੀ ਕਿਉਂਕਿ ਹੱਥਾਂ ਨਾਲ ਤਾਲੀਆਂ ਵਜਾ ਕੇ ਹੀ ਤਾਲ ਕਾਇਮ ਕੀਤਾ ਜਾਂਦਾ ਹੈ। ਇਹ ਮੁਟਿਆਰਾਂ ਜਾਂ ਅੰਰਤਾਂ ਦਾ ਨਾਚ ਹੈ।

# ਤਾ. ਇਕਬਾਲ ਕੌਰ ਨੇ ਗਿੱਧੇ ਨੂੰ ਪੇਸ਼ ਕਰਨ ਦੀਆਂ ਹੇਠ ਲਿਖੀਆਂ ਸਥਿਤੀਆਂ ਦੱਸੀਆਂ ਹਨ:-

1.ਤੀਆਂ ਦਾ ਗਿੱਧਾ

2.ਵਿਆਹੁਲਾ ਗਿੱਧਾ

3.ਤ੍ਰਿੜਣਾ ਦਾ ਗਿੱਧਾ

4.ਸਵਾਂਗ ਗਿੱਧਾ

5.ਮਿਥਿਹਾਸ ਤੇ ਇਤਿਹਾਸ ਦੇ ਵੇਰਵਿਆਂ ਸੰਬੰਧੀ ਗਿੱਧਾ

ਡਾ. ਬੇਦੀ ਦਾ ਕਹਿਣਾ ਹੈ ਕਿ ਗਿੱਧੇ ਵਿੱਚ ਪੰਜਾਬੀ ਮੁਟਿਆਰ ਦੀ ਆਤਮਾ ਸਾਹ ਲੈਦੀ ਹੈ। ਅੱਗੇਤਾਂ ਨੇ ਆਪਣੇ ਸਾਰੇ ਹਾਵ ਭਾਵ ਇਸ ਲੋਕ ਨਾਚ ਵਿੱਚ ਪੇਸ਼ ਸਮਾ ਦਿੱਤੇ ਹਨ।

A vibrant photograph of a folk dance performance. In the foreground, several women are seen from the side, wearing colorful saris in shades of red, yellow, and blue. They are holding long wooden sticks or clubs. Behind them, more women are visible, some carrying large bunches of wheat on their heads. The background shows a vast, golden wheat field under a clear blue sky.

“ਰੁੱਤ ਗਿੱਧੇ ਦੀ ਆਈ  
ਲੱਕ ਲੱਕ ਹੋਗੇ ਬਾਜਰੇ।”

ਕੁੜੀਆਂ ਦੇ ਗਿੱਧੇ ਵਿੱਚ ਤਮਾਸਾਂ ਵੀ ਸ਼ਾਮਲ ਹੁੰਦਾ ਹੈ। ਡਾ. ਨਾਹਰ ਸਿੰਘ ਦਾ ਵਿਚਾਰ ਹੈ ਕਿ ਤਨਾਸ਼ੇ ਆਦਿ ਅਕਸਰ ਕਾਮੁਕ ਮੁਦਰਾਵਾਂ ਰਾਂਹੀ ਪੇਸ਼ ਕੀਤੇ ਜਾਂਦੇ ਹਨ।

# ਝੂਮਰ

ਝੂਮਰ ਪੱਛਮੀ ਪੰਜਾਬ ਦੇ ਸਾਂਦਰਬਾਲ ਦਾ ਲੋਕ ਨਾਚ ਹੈ। ਇਸ ਵਿੱਚ ਮਰਦ ਤੇ ਔਰਤ ਦੌਨੋਂ ਹੀ ਝੂਮਰ ਪਾਊਂਦੀਆਂ ਹਨ। ਝੂਮਰ ਨੂੰ ਬਲੋਚਾਂ ਦੇ ਨਾਚ ਕਰਕੇ ਵੀ ਜਾਣਿਆ ਜਾਂਦਾ ਹੈ। ਝੂਮਰ ਨੱਚਣ ਵਾਲੇ ਝੂਮਰੀ ਨੱਚਣ ਸਮੇਂ ਝੂਮਦੇ ਹਨ ਇਸ ਕਰਕੇ ਇਸਨੂੰ ਝੂਮਰ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਜਾਂਗਲੀ ਲੋਕ ਅਜੀਬ ਜੀਵਨ ਗੁਜਾਂਰਦੇ ਹਨ। ਝੂਮਰ ਢੋਲ ਨਾਲ ਪਾਇਆ ਜਾਂਦਾ ਹੈ। ਝੂਮਰ ਦੇ ਗੀਤ ਲੰਮੇ ਹੁੰਦੇ ਹਨ।

“ਲੰਘ ਆ ਜਾ ਝਨਾਂ ਪੱਤਣ ਝਨਾਂ ਦਾ ਓ ਯਾਰ ,

ਲੰਘ ਆ ਜਾ ਪੱਤਣ ਝਨਾਂ ਓ ਯਾਰ,

ਸਿਰ ਸਦਕਾ ਮੈਂ ਤੇਰੇ ਨਾਂ ਦਾ ਓ ਯਾਰ,

---

ਮੈਂ ਮੰਦੜਾ ਬੋਲ ਬੋਲ ਨਾ ਬੋਲਿਆ ਓ ਯਾਰ,

ਲੰਘ ਆ ਜਾ ਪੱਤਣ ----- / ”

# ਸੰਮੀ

ਸੰਮੀ ਮੁਟਿਆਰਾਂ ਦਾ ਨਾਚ ਹੈ। ਇਹ ਵੀ ਸਾਂਦਰਬਾਲ ਦੀ ਧਰਤੀ ਉੱਤੇ ਨੱਹਿਆ ਜਾਂਦਾ ਹੈ। ਪੱਛਮੀ ਪੰਜਾਬ ਵਿੱਚ ਕੁਝ ਹੱਦ ਤੱਕ ਹਲੇ ਵੀ ਜਿੰਦਾ ਹੈ। ਇਸਤਰੀਆਂ ਵਿੱਚ ਨਾਚ ਹਰਮਨ ਪਿਆਰਾ ਇਹ ਨਾਚ ਇੱਕ ਲੜਕੀ ਸੰਮੀ ਦੇ ਨਾਂ ਤੇ ਪਿਆ ਇਹ ਵਿਚਾਰ ਹੈ ਕਿ ਉਹ ਬਿਹਰਨ ਸੀ ਭਾਵੇਂ ਆਪਣੇ ਪਤੀ ਤੋਂ ਵਿਛੜੀ ਹੋਈ ਸੀ, ਕਿਉਂਕਿ ਉਸਦਾ ਪਤੀ ਉਸਨੂੰ ਛੱਡ ਕੇ ਚੱਲਿਆ ਗਿਆ ਸੀ। ਬਾਅਦ ਵਿੱਚ ਇਹ ਨਾਚ ਲੋਕ ਨਾਚ ਕਲਾ ਦੇ ਖੇਤਰ ਵਿੱਚ ਸ਼ਾਮਿਲ ਹੋ ਗਿਆ। ਕੁਝੀਆਂ ਇੱਕ ਚੱਕਰ ਬਣਾ ਕੇ ਬਾਹਾਂ ਪਾ ਕੇ ਇੱਕ ਪੈਰ ਨਾਲ ਤਾਲ ਦਿੰਦੀਆਂ ਹਨ ਤੇ ਨਾਲ ਦੀ ਇੱਕ ਚੱਕਰ ਦੀ ਸ਼ਕਲ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ।

“ਸੰਮੀ ਮੇਰੀ ਬਣ, ਉਠ ਲੱਦੇ ਕਚੂਰ ਦੇ ਸੰਸੀਆਂ  
ਸੰਮੀ ਮੇਰੀ ਬਣ,  
ਗਿਣ ਗਿਣ ਲਾਵਾਂ ਲਾਵਾਂ ਰੋਟੀਆਂ ਬਣ ਸੰਮੀਆਂ  
ਸੰਮੀ ਮੇਰੀ ਬਣ।”

# ਲੁੱਡੀ

ਲੁੱਡੀ ਪਾਉਣਾ ਪੰਜਾਬ ਵਿੱਚ ਪ੍ਰਸਿੱਧ ਹੈ। ਮਾਲਵੇ ਦੇ ਲੋਕਾਂ ਵਿੱਚ ਲੁੱਡੀ ਪਾਉਣ ਦਾ ਰਿਵਾਜ਼ ਹੈ। ਇਹ ਨਾਚ ਆਮ ਕਰਕੇ ਪਿੰਡ ਤੋਂ ਬਾਹਰ ਖੁੱਲ੍ਹੇ ਪਿੜ ਵਿੱਚ ਉਸ ਸਮੇਂ ਨੱਚਿਆ ਜਾਂਦਾ ਹੈ ਹਦੋਂ ਰਾਤ ਚਾਨਣੀ ਹੁਵੇ। ਲੁੱਡੀ ਨਾਚ ਦੀ ਤਾਲ ਇੱਕੋ ਹੈ, ਤੋੜਾ ਮਾਰ ਕੇ ਕਦੇ ਤੇਜ਼, ਕਦੇ ਹੌਲੀ। ਜਦੋਂ ਲੁੱਡੀ ਆਪਣੀ ਸਿਖਰ ਤੇ ਪੁੱਜਦੀ ਹੈ ਤਦ ਸਾਰੇ ਨਚਾਰ ਮਿਲ ਕੇ ਸਾਹ ਰੋਕ ਕੇ ਸ਼ਾ-ਸ਼ਾ-ਸ਼ਾ ਦੀ ਆਵਾਜ਼ ਕੱਢਦੇ ਹਨ।

“ ਓ ਘੁੱਗੀ ਦੰਦ ਓ ਸ਼ੇਰਾ/  
ਓ ਘੁੱਗੀ ਦੰਦ ਓ ਸ਼ੇਰਾ। ”

# ਕਿੱਕਲੀ

ਕਿੱਕਲੀ ਅਸਲ ਵਿੱਚ ਛੋਟੀਆਂ ਬੱਚਿਆਂ ਦਾ ਲੋਕ-ਨਾਚ ਹੈ। ਇਹ ਖੇਡ ਵੀ ਹੈ ਤੇ ਨਾਚ ਵੀ ਹੈ ਉਂਝ ਇਸ ਵਿੱਚ ਉਮਰ ਦਾ ਕੋਈ ਹੱਦ ਨਹੀਂ। ਇਹ ਨਾਚ ਦੋ ਕੁੜੀਆਂ ਵਿੱਚ ਵਧੇਰੇ ਸੋਹਣਾ ਲੱਗਦਾ ਹੈ। ਕਿੱਕਲੀ ਨੂੰ ਨੱਚਣ ਲਈ ਕਿਸੇ ਸੰਗੀਤ ਦੀ ਲੋੜ ਨਹੀਂ ਹੈ। ਇਹ ਨਾਚ ਵਿੱਚ ਕੁੜੀਆਂ ਖੁੱਲ੍ਹੀ ਥਾਂ ਤੇ ਇੱਕੱਠੀਆਂ ਹੋ ਕੇ ਦੋ-ਦੋ ਦੇ ਜੋਟੇ ਬਣਾ ਲੈਂਦੀਆਂ ਹਨ। ਘੁੰਦੀਆਂ ਹੋਈਆਂ ਨਾਲ-ਨਾਲ ਕਿੱਕਲੀ ਦੇ ਬੋਲ ਵੀ ਬੋਲਦੀਆਂ ਹਨ। ਜਿੰਨ੍ਹਾਂ ਵਿੱਚ ਮਾਂ-ਪਿਉ ਵੀਰ, ਸਹੇਲੀਥਾਂ ਨੂੰ ਯਾਦ ਕੀਤਾ ਗਿਆ ਹੈ।

“ ਗਈ ਸਾਂ ਮੈਂ ਗੰਗਾ  
ਚੜ੍ਹਾਂ ਲਿਆਈ ਮੈਂ ਵੰਗਾ  
ਅਸਮਾਨੀ ਮੇਰਾ ਘੱਗਰਾ  
ਨੀ ਮੈਂ ਕਿਹਵੀ ਕਿੱਲੀ ਟੰਗਾਂ  
ਨੀ ਮੈਂ ਏਸ ਕਿੱਲੀ ਟੰਗਾ  
ਨੀ ਮੈਂ ਓਸ ਕਿੱਲੀ ਟੰਗਾਂ

----- / ”

# ਮਲਵਈ ਮਰਦਾਂ ਦਾ ਗਿੱਧਾ

Post Graduate

Exhibition

ਮਾਲਵੇ ਵਿੱਚ ਇਸਤਰੀਆਂ ਦੇ ਗਿੱਧੇ ਦੀ ਤਰ੍ਹਾਂ ਮਰਦਾਂ ਦਾ ਗਿੱਧਾ ਵੀ ਪ੍ਰਸਿੱਧ ਹੈ। ਵਿਆਹ ਦੇ ਸਮੇਂ ਜਾਂ ਮੇਲਿਆਂ ਉੱਤੇ ਵੀ ਮਾਲਵੇ ਵਿੱਚ ਮਰਦਾਂ ਦੀਆਂ ਢਾਣੀਆਂ ਗਿੱਧਾ ਪਾਉਂਦੀਆਂ ਹਨ। ਮਲਵੀ ਗਿੱਧੇ ਦਾ ਅਸਲੀ ਰੂਪ ਉਹਨਾਂ ਦੀਆਂ ‘ਗਿੱਧੇ ਦੀਆਂ ਢਾਣੀਆਂ’ ਵਿੱਚ ਲੱਭਦਾ ਹੈ। ਪਿੰਡ ਦੇ ਪੰਜ ਸੱਤ ਮੁੰਡੇ ਇਕੱਠੇ ਹੋ ਕੇ ਕਿਸੇ ਸ਼ਾਇਰ ਦੀ ਅਗਵਾਈ ਹੇਠ ਇੱਕ ਮੰਡਲੀ ਜਿਹੀ ਬਣਾ ਲੈਂਦੇ ਹਨ। ਗਿੱਧੇ ਦੀ ਇੱਕ ਟੀਮ ਵਿੱਚ ਘੱਟ ਤੋਂ ਘੱਟ ਇੱਕ ਸ਼ਾਇਰ, ਇੱਕ ਤੂਬੇ ਵਾਲਾ, ਇੱਕ ਢੋਲਕ ਵਾਲਾ, ਇੱਕ ਦੋ ਚਿਮਟਿਆਂ ਵਾਲੇ ਇੱਕ -ਦੋ ਸ਼ਾਜਾਂ ਤੇ ਬੋਲੀਆਂ ਢੁੱਕਣ ਵਾਲੇ ਆਮਲ ਹੁੰਦੇ ਹਨ।

# ਹੁਲੇ-ਹੁਲਾਰੇ

ਸਾਂਝੇ ਪੰਜਾਬ ਦੇ ਸਮੇਂ ਇੱਥੇ ਪ੍ਰਚੱਲਿਤ ਧਰਮਾਂ ਦੀਆਂ ਅੰਰਤਾਂ ਲੋਹੜੀ, ਹੌਲੀ ਦੇ ਉਤੇ ਹੁਲੇ-ਹੁਲਾਰੇ ਦਾ ਨਾਚ ਨੱਚਦੇ ਹਨ। ਨੱਚਣ ਵਾਲੀਆਂ ਅੰਰਤਾਂ ਵਿੱਚ ਆਪਣੀਆਂ ਮੁਦਰਾਵਾਂ ਵਿਖਾ ਰਹੀ ਹੁੰਦੀ ਹੈ, ਉਹ ਹਰ ਤੁੱਕ ਦਾ ਵੱਡਾ ਭਾਗ ਉਚਾਰਦੀ ਹੈ ਤੇ ਬਾਕੀ ਅੰਰਤਾਂ ਹੁਲੇ-ਹੁਲਾਰੇ, ਹੁਲੇ ਸ਼ਬਦ ਭਰਵੀਂ ਤੇ ਉਚੀ ਆਵਾਜ਼ ਵਿੱਚ ਬੋਲਦੀਆਂ ਹਨ।

# ਘੰਮਰ

ਜਿੱਥੇ ਜੰਮੂ ਖੇਤਰ ਵੱਲ ਪੰਜਾਬਣਾਂ ਦੇ ਜਾਗਾਰਨਾ ਜਾਂ ਹੋਰ ਸਥਾਨਕ ਨਾਚਾਂ ਨੂੰ  
ਨੱਚਣ ਦੀ ਰਵਾਇਤ ਰਹੀ ਹੈ। ਰਾਜਸਥਾਨ ਵੱਲ ਪੰਜਾਬੀ ਇਲਾਕੇ ਲੋਕ ਨਾਚ  
ਪ੍ਰਚਲਿਤ ਰਿਹਾ ਹੈ। ਨਾਚ ਵਿੱਚ ਇਸਤਰੀਆਂ ਦੇ ਨਿਰੰਤਰ ਘੰਮਣ ਦੀ  
ਪ੍ਰਕਿਰਿਆ ਸਦਕਾ ਇਸ ਦਾ ਨਾਂ ਘੰਮਰ ਪੈ ਗਿਆ। ਨਚਾਰਾਂ ਦਾ ਗਿਣਤੀ ਤੇ  
ਸਮਾਂ ਨਿਰਧਾਰਿਤ ਨਹੀਂ ਹੁੰਦਾ। ਪੁਸ਼ਟ ਰਿਵਾਇਤੀ ਤੇ ਆਪੋ ਆਪਣੇ ਆਰਥਕ  
ਪੱਧਰ ਦੇ ਅਨੁਕੂਲ ਹੁੰਦੀ ਹੈ। ਨਾਚਕ ਇਸਤਰੀਆਂ ਨਾ ਪਹਿਰਾਵਾ ਸਾਰੇ ਸਰੀਰ  
ਨੂੰ ਢੱਕਣ ਵਾਲਾ (ਸੱਭਿਆਕ) ਹੁੰਦਾ ਹੈ।

# ਧਮਾਲ

ਪੰਜਾਬ ਦੀਆਂ ਇਸਤਰੀਆਂ ਦੁਆਰਾ ਧਮਾਲ ਨਾਮ ਦਾ ਲੋਕ ਨਾਚ ਵੀ ਕਿਸੇ ਸਮੇਂ ਸਿਖਰਾਂ ਤੇ ਰਿਹਾ ਹੈ। ਮਰਦਾਂਵੇ ਧਮਾਲ ਤੋਂ ਇਸਤਰੀਆਂ ਦੀ 'ਧਮਾਲ' ਭਿੰਨ ਹੈ। ਇਹ ਨਾਚ ਗਿੱਧੇ ਵਿੱਚ ਇੱਕ ਮੁਦਰਾ ਦੇ ਰੂਪ ਵਿੱਚ ਹੀ ਬੋਲੀ ਜਾਂ ਟੱਪੇ ਦੇ ਵਹਾਂਓ ਪ੍ਰਸੰਗ ਦੇ ਨਾਲ-ਨਾਲ ਜੋਸ਼ ਅਤੇ ਜਵਾਨੀ ਦੀ ਨਜ਼ਾਕਤ ਨਾਲ ਪ੍ਰਸਤੁਤ ਕੀਤਾ ਜਾਂਦਾ ਹੈ। ਸੰਪੂਰਨ ਲੋਕ-ਨਾਚ ਨੂੰ ਪੰਜਾਬੀ ਜਨ ਨੇ ਪ੍ਰਵਾਨਗੀ ਨਹੀਂ ਦਿੱਤੀ, ਪਰ ਗਿੱਧੇ ਵਿੱਚ ਇਸ ਦਾ ਖੂਬ ਮੰਨੋਰੰਜਨੀ ਪ੍ਰਭਾਵ ਹੈ।

# ਖਲਾ ਜਾਂ ਫੁਹੜਾ

ਇਸ ਲੋਕ ਨਾਚ ਨੂੰ ਇਕਰਿਹੀ ਪਰਤ ਵਾਲਾ ਲੋਕ ਨਾਚ ਕਿਹਾ ਜਾਂਦਾ ਹੈ। ਪੱਛਮ ਵਿੱਚ ਇਸ ਨੂੰ ‘ਖਲਾ’ ਤੇ ਦੁਆਬੇ ਵਿੱਚ ਇਸ ਨੂੰ ‘ਫੁਹੜਾ’ ਕਿਹਾ ਜਾਂਦਾ ਹੈ। ਇਦ ਨਾਚ ਨੂੰ ਨੱਚਣ ਲਈ ਦੋ ਮੁਟਿਆਰਾਂ ਆਹਮੋ-ਸਾਹਮਣੇ ਖੜ੍ਹੀਆਂ ਹੋ ਕੇ ਪੈਰ ਬਦਲ-ਬਦਲ ਕੇ ਅੱਗੇ-ਪਿੱਛੇ ਕਰਦੀਆਂ ਹਨ। ਨਾਚ ਦੀਆਂ ਮੁਦਰਾਵਾਂ ਲਈ ਉਹ ਆਪਣੇ ਦੁਪੱਟੇ ਘੁੰਡ ਵਾਂਗ ਲੈ ਲੈਦੀਆਂ ਹਨ ਤੇ ਮੂੰਹ ਵਿੱਚੋਂ ਫੁ-ਫੁ ਦੀ ਧੁਨੀ ਜ਼ੋਰ ਨਾਲ ਕੱਢਦੀਆਂ ਹਨ।

# ਜਾਗਰਨਾ

ਬੁਹਤ ਸਮਾਂ ਪਹਿਲਾ ਜੰਮੂ ਦੇ ਖੇਤਰ ਨਾਲ ਲੱਗਦੇ ਸਾਂਝੇ ਪੰਜਾਬ ਦੇ ਇਲਾਕੇ ਵਿੱਚ ਜਾਗਰਨਾ ਲੋਕ ਨਾਚ ਪ੍ਰਚਲਿਤ ਰਿਹਾ ਹੈ। ਪੰਜਾਬੀ ਦੀ ਉਪਬੋਲੀ ‘ਡੋਗਰੀ’ ਵਿੱਚ ਮਿੱਠੇ-ਮਿੱਠੇ ਲੋਕ ਗੀਤਾਂ ਦੀਆਂ ਸਥਾਈਆਂ ਦੇ ਗਾਇਣ ਦੇ ਨਾਲ-ਨਾਲ ਇਸਤਰੀਆਂ ਵਿਆਹ ਜਾਂ ਹੋਰ ਮੰਗਲਿਕ ਕਾਰਜਾਂ ਸਮੇਂ ਖੂਬ ਨੱਚਿਆਂ ਕਰਦੀਆਂ ਹਨ। ਲੜਕੇ ਪੱਖ ਵੱਲੋਂ ਵਿਆਹ ਦੇ ਅਵਸਰ ਸਮੇਂ ਜਦੋਂ ਬਰਾਤ ਚਲੀ ਜਾਂਦੀ ਤਾਂ ਇਸਤਰੀਆਂ ਬਰਾਤ ਨਾਲ ਨਹੀਂ ਜਾਦੀਆਂ ਸਨ, ਬਰਾਤ ਤੌਰਨ ਉਪਰੰਤ ਉਹ ਸਾਰੀਆਂ ਇਸਤਰੀਆਂ ਸਾਰੀ ਸਾਰੀ ਰਾਤ ਇਹ ਨਾਚ ਨੱਚਦੀਆਂ ਨਹੀਂ ਥਕਦੀਆਂ ਸਨ।

ਪੰਤੂ ਵਰਤਮਾਨ ਸਮੇਂ ਵਿੱਚ ਪੰਜਾਬੀ ਲੋਕ ਨਾਚਾਂ ਨੂੰ ਮਨੁੱਖ  
ਆਪਣੇ ਮਨ ਵਿੱਚੋਂ ਵਿਸਾਰ ਰਿਹਾ ਹੈ। ਨਾਚ ਕੇਵਲ ਇੱਕ ਲੋਕਪਾਰਾ ਦਾ ਅੰਗ  
ਬਣ ਕੇ ਰਹਿ ਗਿਆ ਹੈ। ਜਿਸ ਦੇ ਕਈ ਕਾਰਨਹਨ ਸਭ ਤੋਂ ਵੱਡਾ ਕਾਰਨ  
ਪੱਛਮੀਕਰਨ ਦਾ ਪ੍ਰਭਾਵ ਹੈ। ਮਨੁੱਖ ਆਪਣੇ ਵਿਰਸੇ ਤੋਂ ਹੱਟ ਕੇ  
ਆਧੁਨਿਕੀਕਰਨ ਦੀ ਹੋੜ੍ਹ ਵਿੱਚ ਪੱਛਮੀਕਲਚਰ ਨੂੰ ਆਪਣਾ ਰਿਹਾ। ਜਿਸ ਦੇ  
ਨਾਲ ਸਾਡਾ। ਪਹਿਰਾਵਾ ਖਾਣਪੀਣ, ਪਹਿਰਾਵਾ ਮੰਨੌਰੰਜਨ ਆਦਿ ਸਾਧਨਾ ਵਿੱਚ  
ਵੱਡਾ ਬਦਲਾਵ ਆਇਆ। ਵਰਤਮਾਨ ਸਮੇਂ ਵਿੱਚ ਲੋਕ ਨਾਚਾਂ ਦਾ ਪ੍ਰਦਰਸ਼ਨ  
ਕੇਵਲ ਯੁਵਕ ਮੇਲਿਆਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ  
ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਪਟਿਆਲਾ, ਤੇ  
ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਵਕ ਮੇਲਿਆਂ ਦਾ ਆਯੋਜਨ ਕਰਦੀਆਂ  
ਹਨ ਤੇ ਅੰਤਰ ਖੇਤਰੀ ਤੇ ਅੰਤਰ ਯੂਨੀਵਰਸਿਟੀ ਮੁਕਾਬਕੇ ਕਰਵਾ ਕੇ ਲੋਕ  
ਨਾਚਾਂ ਨੂੰ ਜਿਉਂਦਾ ਰੱਖ ਰਹੀਆਂ ਹਨ। ਜਿਸ ਵਿੱਚ ਪੰਜਾਬੀ ਲੋਕ ਨਾਚਾਂ ਨੂੰ  
ਭੰਗੜਾ, ਗਿੱਧਾ, ਝੂੰਮਰ, ਸੰਮੀ, ਲੁੱਡੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ।